

ਤੁਰੰਤ ਰਿਲੀਜ਼ ਲਈ

**ਆਪਣੇ ਪਿਆਰਿਆਂ ਦੀ ਰੱਖਿਆ ਕਰੋ**  
**ਬ੍ਰੈਂਪਟਨ ਵਿੱਚ ਅੱਗ ਤੋਂ ਸੁਰੱਖਿਆ ਵਾਲਾ ਹਫ਼ਤਾ 7-13 ਅਕਤੂਬਰ, 2019**

ਬ੍ਰੈਂਪਟਨ, ਓਨਟੈਰੀਓ (3 ਅਕਤੂਬਰ, 2019) – 7-13 ਅਕਤੂਬਰ ਨੂੰ, ਸਿਟੀ ਆਫ਼ ਬ੍ਰੈਂਪਟਨ ਪੂਰੇ ਸ਼ਹਿਰ ਵਿੱਚ ਕਈ ਕਾਰਜਕਰਮਾਂ ਦੇ ਨਾਲ, ਅੱਗ ਤੋਂ ਸੁਰੱਖਿਆ ਵਾਲਾ ਹਫ਼ਤਾ (Fire Prevention Week) ਮਨਾਵੇਗੀ। ਇਸ ਸਾਲ ਦਾ ਥੀਮ ਹੈ, “ਸਿਰਫ਼ ਯੁੱਧ ਦੇ ਚਾਲੂ ਅਲਾਰਮ ਹੀ ਜ਼ਿੰਦਗੀਆਂ ਬਚਾ ਸਕਦੇ ਹਨ - ਜੇਕਰ ਯੁੱਧ ਦੇ ਅਲਾਰਮ ਨਹੀਂ, ਤਾਂ ਕੋਈ ਮੌਕਾ ਨਹੀਂ।”

ਹਫ਼ਤੇ ਦੀ ਸ਼ੁਰੂਆਤ ਕਰਨ ਲਈ, ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ (ਬੀ.ਐਫ਼.ਈ.ਐਸ.) (Brampton Fire and Emergency Services) (BFES), ਸ਼ਨੀਵਾਰ, 5 ਅਕਤੂਬਰ ਨੂੰ, ਸਟੇਸ਼ਨ 210, 10530 ਕ੍ਰੈਡਿਟਵਿਊ ਰੋਡ (Station 210, 10530 Creditview Road) ਵਿਖੇ ਓਪਨ ਹਾਊਸ (Open House) ਦੀ ਮੇਜ਼ਬਾਨੀ ਕਰੇਗਾ। ਇਹ ਕਾਰਜਕਰਮ ਸਵੇਰੇ 10 ਵਜੇ ਤੋਂ ਦੁਪਹਿਰ ਬਾਅਦ 1 ਵਜੇ ਤੱਕ ਹੋਵੇਗਾ। ਸਵੇਰੇ 11 ਵਜੇ ਝੰਡਾ ਲਹਿਰਾਉਣ ਦੀ ਰਸਮ ਹੋਵੇਗੀ। ਘਰ ਤੋਂ ਬਚ ਕੇ ਨਿੱਕਲਣ ਦੀ ਯੋਜਨਾ ਲਿਆਉਣ ਵਾਲੇ ਪਹਿਲੇ 50 ਪਰਿਵਾਰਾਂ ਨੂੰ ਯੁੱਧ ਦੇ ਅਲਾਰਮ ਅਤੇ ਹੋਰ ਸਮਾਨ ਮਿਲੇਗਾ। ਨਿਵਾਸੀ ਟਰੱਕ ਅਤੇ ਸਟੇਸ਼ਨ ਦਾ ਟੂਰ ਕਰ ਸਕਦੇ ਹਨ।

ਪੂਰਾ ਹਫ਼ਤਾ, ਫਾਇਰਫਾਈਟਰਸ ਵੀ ਆਰਮਬ੍ਰੋ ਹਾਈਟਸ (Armbro Heights), ਬ੍ਰੈਂਪਟਨ ਵੈਸਟ (Brampton West) ਅਤੇ ਸਿਟੀ ਸੈਂਟਰ (City Centre) ਦੇ ਗਵਾਂਢੀਆਂ ਦੇ ਘਰ ਜਾਣਗੇ। ਉਹ ਸਿਟੀ ਆਫ਼ ਬ੍ਰੈਂਪਟਨ ਵਿੱਚ ਯੁੱਧ ਦੇ ਅਤੇ ਕਾਰਬਨ ਮੋਨੋਆਕਸਾਈਡ ਅਲਾਰਮਾਂ ਨੂੰ ਲਗਾਉਣ, ਸੰਭਾਲਣ ਅਤੇ ਬਦਲਣ ਬਾਰੇ ਨਿਵਾਸੀਆਂ ਦੀ ਜਾਣਕਾਰੀ ਬਾਰੇ ਡੇਟਾ ਇਕੱਠਾ ਕਰਨਗੇ। ਇਹ ਜਾਣਕਾਰੀ ਭਵਿੱਖ ਵਿੱਚ ਜਨਤਕ ਸਿੱਖਿਆ ਯਤਨਾਂ ਬਾਰੇ ਦੱਸਣ ਵਿੱਚ ਮਦਦ ਕਰੇਗੀ।

ਕਾਰਜਕਰਮਾਂ ਦੀ ਪੂਰੀ ਸੂਚੀ ਲਈ, [www.bramptonfire.com](http://www.bramptonfire.com) ਤੇ ਜਾਓ

ਬੀ.ਐਫ਼.ਈ.ਐਸ. (BFES) ਤੁਹਾਨੂੰ ਹੇਠਾਂ ਲਿਖੇ ਕੰਮ ਕਰਨਾ ਯਾਦ ਕਰਾਉਂਦਾ ਹੈ:

- ਮਹੀਨੇ ਵਿੱਚ ਇੱਕ ਵਾਰ ਆਪਣੇ ਯੁੱਧ ਦੇ ਅਲਾਰਮਾਂ ਦੀ ਜਾਂਚ ਕਰੋ
- ਹਰ ਸਾਲ ਬੈਟਰੀਆਂ ਬਦਲੋ
- ਜੇਕਰ ਇਹ 10 ਸਾਲ ਤੋਂ ਵੱਧ ਪੁਰਾਣਾ ਹੋਵੇ ਤਾਂ ਨਵਾਂ ਅਲਾਰਮ ਲਗਾਓ
- ਯਕੀਨੀ ਬਣਾਓ ਕਿ ਤੁਹਾਡੇ ਘਰ ਦੀ ਹਰੇਕ ਮੰਜਲ ਤੇ ਅਤੇ ਸੌਣ ਵਾਲੇ ਸਾਰੇ ਭਾਗਾਂ ਦੇ ਬਾਹਰ ਯੁੱਧ ਦੇ ਚਾਲੂ ਅਲਾਰਮ ਹਨ

ਅੱਗ ਤੋਂ ਸੁਰੱਖਿਆ ਹਫ਼ਤਾ ਇੱਕ ਮੁੱਖ ਪਹਿਲਕਦਮੀ ਹੈ, ਜੋ ਬ੍ਰੈਂਪਟਨ ਨੂੰ ਲਗਾਤਾਰ [ਸਿਹਤਮੰਦ ਅਤੇ ਸੁਰੱਖਿਅਤ ਸ਼ਹਿਰ \(Healthy and Safe City\)](#) ਰਹਿਣ ਵਿੱਚ ਮਦਦ ਕਰਦੀ ਹੈ।

## ਹਵਾਲੇ

“ਅੱਗ ਤੋਂ ਸੁਰੱਖਿਆ ਹਫ਼ਤਾ, ਅੱਗ ਤੋਂ ਸੁਰੱਖਿਆ ਨੂੰ ਇੱਕ ਤਰਜੀਹ ਬਣਾਉਣ ਲਈ ਰਿਮਾਈਂਡਰ ਦੇ ਤੌਰ ਤੇ ਕੰਮ ਕਰਦਾ ਹੈ। ਸਾਡੇ ਸਾਰਿਆਂ ਲਈ ਆਪਣੇ ਘਰ ਅਤੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਲਈ ਜ਼ਰੂਰੀ ਨਿਵਾਰਕ ਉਪਾਅ ਕਰਨਾ ਲਾਜ਼ਮੀ ਹੈ। ਬਚ ਕੇ ਨਿੱਕਲਣ ਦੀ ਯੋਜਨਾ ਬਣਾਓ ਅਤੇ ਜਾਣੋ ਕਿ ਅੱਗ ਲੱਗਣ ਤੇ ਕੀ ਕਰਨਾ ਹੈ। ਆਪਣੇ ਪਰਿਵਾਰ, ਦੇਸਤਾਂ ਅਤੇ ਗਵਾਂਢੀਆਂ ਨੂੰ ਉਹਨਾਂ ਦੇ ਯੁੱਧ ਦੇ ਅਲਾਰਮਾਂ ਦੀ ਜਾਂਚ ਕਰਨ ਲਈ ਉਤਸ਼ਾਹਿਤ ਕਰੋ।”

- ਮੇਅਰ ਪੈਟਰਿਕ ਬ੍ਰਾਊਨ (Mayor Patrick Brown)

“ਅਸੀਂ ਸਾਰੇ ਜਾਣਦੇ ਹਾਂ ਅਤੇ ਹਰ ਰੋਜ਼ ਸਾਡੀਆਂ ਜ਼ਿੰਦਗੀਆਂ ਅਤੇ ਪ੍ਰਾਪਰਟੀ ਦੀ ਸੁਰੱਖਿਆ ਕਰਨ ਲਈ ਆਪਣੇ ਫਾਇਰਫਾਈਟਰਾਂ ਦੀ ਸਲਾਘਾ ਕਰਦੇ ਹਾਂ, ਪਰੰਤੂ ਅੱਗ ਤੋਂ ਸੁਰੱਖਿਆ ਵਿੱਚ ਸਾਡੀ ਹਰੇਕ ਦੀ ਭੂਮਿਕਾ ਹੁੰਦੀ ਹੈ। ਯੂਥੋਂ ਦੇ ਚਾਲੂ ਅਲਾਰਮ ਲਗਾਉਣਾ ਸਾਡੀ ਜ਼ਿੰਮੇਵਾਰੀ ਹੈ। ਮੈਂ ਸਾਰੇ ਨਿਵਾਸੀਆਂ ਨੂੰ ਵੱਧ ਕਿਰਿਆਸ਼ੀਲ ਹੋਣ ਲਈ ਉਤਸ਼ਾਹਿਤ ਕਰਦੀ ਹਾਂ। ਯਕੀਨੀ ਬਣਾਓ ਕਿ ਤੁਸੀਂ ਜਾਣਦੇ ਹੋ ਕਿ ਆਪਣੇ ਘਰਾਂ ਅਤੇ ਪਿਆਰਿਆਂ ਨੂੰ ਅੱਗ ਤੋਂ ਸੁਰੱਖਿਅਤ ਰੱਖਣ ਵਿੱਚ ਮਦਦ ਲਈ ਕੀ ਕਰਨਾ ਹੁੰਦਾ ਹੈ। ਜੇਕਰ ਅਸੀਂ ਸਾਰੇ ਆਪਣੀ-ਆਪਣੀ ਭੂਮਿਕਾ ਨਿਭਾਈਏ, ਤਾਂ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ।”

- *ਰੀਜਨਲ ਕਾਉਂਸਲਰ ਰੋਏਨਾ ਸੈਂਟੋਸ (Rowena Santos), ਚੇਅਰ ਆਫ ਕਮਿਊਨਿਟੀ ਸਰਵਿਸਿਜ਼*

“ਆਪਣੇ ਪਿਆਰਿਆਂ – ਆਪਣੇ ਪਰਿਵਾਰ ਦੀ ਰੱਖਿਆ ਲਈ ਪੂਰਾ ਸਾਲ ਥੋੜ੍ਹਾ-ਥੋੜ੍ਹਾ ਸਮਾਂ ਦਿਓ। ਇਹ ਯਕੀਨੀ ਬਣਾਉਣਾ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਹਾਡੇ ਕੋਲ ਹਰੇਕ ਮੰਜ਼ਲ ਤੇ ਅਤੇ ਸੌਣ ਵਾਲੇ ਸਾਰੇ ਭਾਗਾਂ ਦੇ ਬਾਹਰ ਯੂਥੋਂ ਦੇ ਚਾਲੂ ਅਲਾਰਮ ਹਨ। ਸਿਰਫ ਯੂਥੋਂ ਦੇ ਚਾਲੂ ਅਲਾਰਮ ਹੀ ਜ਼ਿੰਦਗੀਆਂ ਬਚਾ ਸਕਦੇ ਹਨ - ਜੇਕਰ ਯੂਥੋਂ ਦਾ ਅਲਾਰਮ ਨਹੀਂ, ਤਾਂ ਕੋਈ ਮੌਕਾ ਨਹੀਂ।”

- *ਚੀਫ ਬਿਲ ਬੋਏਸ (Bill Boyes), ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼*

-30-

**ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ।** ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। [www.brampton.ca](http://www.brampton.ca) ਤੇ ਹੋਰ ਜਾਣੋ।

#### **ਮੀਡੀਆ ਸੰਪਰਕ**

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Monika.Duggal@brampton.ca](mailto:Monika.Duggal@brampton.ca)